

 Print Page

Sri Guru Granth Sahib

Displaying 1176 of

ਗੁਰ ਪੂਰੇ ਤੇ ਪਾਇਆ ਜਾਈ ॥

Gur Poorae Thae Paaeiaa Jaaee ॥

Through the Perfect Guru, it is obtained.

ਬਸੰਤੁ (ਮਃ ੩) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧

Raag Basant Guru Amar Das

ਨਾਮਿ ਰਤੇ ਸਦਾ ਸੁਖੁ ਪਾਈ ॥

Naam Rathae Sadhaa Sukh Paaee ॥

Those who are imbued with the Naam find everlasting peace.

ਬਸੰਤੁ (ਮਃ ੩) (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧

Raag Basant Guru Amar Das

ਬਿਨੁ ਨਾਮੈ ਹਉਮੈ ਜਲਿ ਜਾਈ ॥੩॥

Bin Naamai Houmai Jal Jaaee ॥3॥

But without the Naam, mortals burn in egotism. ॥3॥

ਬਸੰਤੁ (ਮਃ ੩) (੧੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧

Raag Basant Guru Amar Das

ਵਡਭਾਗੀ ਹਰਿ ਨਾਮੁ ਬੀਚਾਰਾ ॥

Vaddabhaagee Har Naam Beechaaraa ॥

By great good fortune, some contemplate the Lord's Name.

ਬਸੰਤੁ (ਮਃ ੩) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੨

Raag Basant Guru Amar Das

ਛੂਟੈ ਰਾਮ ਨਾਮਿ ਦੁਖੁ ਸਾਰਾ ॥

Shhoottai Raam Naam Dhukh Saaraa ॥

Through the Lord's Name, all sorrows are eradicated.

ਬਸੰਤੁ (ਮਃ ੩) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੨

Raag Basant Guru Amar Das

ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥

Hiradhai Vasiaa S Baahar Paasaaraa ॥

He dwells within the heart, and pervades the external universe as well.

ਬਸੰਤੁ (ਮਃ ੩) (੧੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੨

Raag Basant Guru Amar Das

ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥

Naanak Jaanai Sabh Oupaavanehaaraa ||4||12||

O Nanak, the Creator Lord knows all. ||4||12||

ਬਸੰਤੁ (ਮਃ ੩) (੧੨) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੩

Raag Basant Guru Amar Das

ਬਸੰਤੁ ਮਹਲਾ ੩ ਇਕ ਤੁਕੇ ॥

Basanth Mehalaa 3 Eik Thukae ||

Basant, Third Mehl, Ik-Tukas:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬

ਤੇਰਾ ਕੀਆ ਕਿਰਮ ਜੰਤੁ ॥

Thaeraa Keeaa Kiram Janth ||

I am just a worm, created by You, O Lord.

ਬਸੰਤੁ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੩

Raag Basant Guru Amar Das

ਦੇਹਿ ਤ ਜਾਪੀ ਆਦਿ ਮੰਤੁ ॥੧॥

Dhaehi Th Jaapee Aadh Manth ||1||

If you bless me, then I chant Your Primal Mantra. ||1||

ਬਸੰਤੁ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੪

Raag Basant Guru Amar Das

ਗੁਣ ਆਖਿ ਵੀਚਾਰੀ ਮੇਰੀ ਮਾਇ ॥

Gun Aakh Veechaaree Maeree Maae ||

I chant and reflect on His Glorious Virtues, O my mother.

ਬਸੰਤੁ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੪

Raag Basant Guru Amar Das

ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥

Har Jap Har Kai Lago Paae ||1|| Rehaao ||

Meditating on the Lord, I fall at the Lord's Feet. ||1||Pause||

ਬਸੰਤੁ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੪

Raag Basant Guru Amar Das

ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥

Gur Prasaadh Laagae Naam Suaadh ||

By Guru's Grace, I am addicted to the favor of the Naam, the Name of the Lord.

ਬਸੰਤੁ (ਮਃ ੩) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੫

Raag Basant Guru Amar Das

ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥

Kaahae Janam Gavaavahu Vair Vaadh ||2||

Why waste your life in hatred, vengeance and conflict? ||2||

ਬਸੰਤੁ (ਮਃ ੩) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੫

Raag Basant Guru Amar Das

ਗੁਰਿ ਕਿਰਪਾ ਕੀਨੀ ਚੂਕਾ ਅਭਿਮਾਨੁ ॥

Gur Kirapaa Keenhee Chookaa Abhimaan ||

When the Guru granted His Grace, my egotism was eradicated,

ਬਸੰਤੁ (ਮਃ ੩) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੫

Raag Basant Guru Amar Das

ਸਹਜ ਭਾਇ ਪਾਇਆ ਹਰਿ ਨਾਮੁ ॥੩॥

Sehaj Bhaae Paaeiaa Har Naam ||3||

And then, I obtained the Lord's Name with intuitive ease. ||3||

ਬਸੰਤੁ (ਮਃ ੩) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੬

Raag Basant Guru Amar Das

ਉਤਮੁ ਉਚਾ ਸਬਦ ਕਾਮੁ ॥

Ootham Oochaa Sabadh Kaam ||

The most lofty and exalted occupation is to contemplate the Word of the Shabad.

ਬਸੰਤੁ (ਮਃ ੩) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੬

Raag Basant Guru Amar Das

ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥

Naanak Vakhaanai Saach Naam ||4||1||13||

Nanak chants the True Name. ||4||1||13||

ਬਸੰਤੁ (ਮਃ ੩) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੬

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬

ਬਨਸਪਤਿ ਮਉਲੀ ਚੜਿਆ ਬਸੰਤੁ ॥

Banasapath Moulee Charriaa Basanth ||

The season of spring has come, and all the plants have blossomed forth.

ਬਸੰਤੁ (ਮਃ ੩) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੭

Raag Basant Guru Amar Das

ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥

Eihu Man Mouliaa Sathiguroo Sang ||1||

This mind blossoms forth, in association with the True Guru. ||1||

ਬਸੰਤੁ (ਮਃ ੩) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੭

Raag Basant Guru Amar Das

ਤੁਮ੍ਹ ਸਾਚੁ ਧਿਆਵਹੁ ਮੁਗਧ ਮਨਾ ॥

Thumh Saach Dhhaavahu Mugadhh Manaa ||

So meditate on the True Lord, O my foolish mind.

ਬਸੰਤੁ (ਮਃ ੩) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੮

Raag Basant Guru Amar Das

ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥

Thaan Sukh Paavahu Maerae Manaa ||1|| Rehaao ||

Only then shall you find peace, O my mind. ||1||Pause||

ਬਸੰਤੁ (ਮਃ ੩) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੮

Raag Basant Guru Amar Das

ਇਤੁ ਮਨਿ ਮਉਲਿਐ ਭਇਆ ਅਨੰਦੁ ॥

Eith Man Mouliai Bhaeiaa Anandh ||

This mind blossoms forth, and I am in ecstasy.

ਬਸੰਤੁ (ਮਃ ੩) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੮

Raag Basant Guru Amar Das

ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦੁ ॥੨॥

Anmrith Fal Paaeiaa Naam Gobindh ||2||

I am blessed with the Ambrosial Fruit of the Naam, the Name of the Lord of the Universe. ||2||

ਬਸੰਤੁ (ਮਃ ੩) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੯

Raag Basant Guru Amar Das

ਏਕੋ ਏਕੁ ਸਭੁ ਆਖਿ ਵਖਾਣੈ ॥

Eaeko Eaek Sabh Aakh Vakhaanai ||

Everyone speaks and says that the Lord is the One and Only.

ਬਸੰਤੁ (ਮਃ ੩) (੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੯

Raag Basant Guru Amar Das

ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥

Hukam Boojhai Thaan Eaeko Jaanai ||3||

By understanding the Hukam of His Command, we come to know the One Lord. ||3||

ਬਸੰਤੁ (ਮਃ ੩) (੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੦

Raag Basant Guru Amar Das

ਕਹਤ ਨਾਨਕੁ ਹਉਮੈ ਕਹੈ ਨ ਕੋਇ ॥

Kehath Naanak Houmai Kehai N Koe ||

Says Nanak, no one can describe the Lord by speaking through ego.

ਬਸੰਤੁ (ਮਃ ੩) (੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੦

Raag Basant Guru Amar Das

ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥

Aakhan Vaekhan Sabh Saahib Thae Hoe ||4||2||14||

All speech and insight comes from our Lord and Master. ||4||2||14||

ਬਸੰਤੁ (ਮਃ ੩) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੦

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬

ਸਭਿ ਜੁਗ ਤੇਰੇ ਕੀਤੇ ਹੋਏ ॥

Sabh Jug Thaerae Keethae Hoeae ||

All the ages were created by You, O Lord.

ਬਸੰਤੁ (ਮਃ ੩) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੧

Raag Basant Guru Amar Das

ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥

Sathigur Bhaettai Math Budhh Hoeae ||1||

Meeting with the True Guru, one's intellect is awakened. ||1||

ਬਸੰਤੁ (ਮਃ ੩) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੧

Raag Basant Guru Amar Das

ਹਰਿ ਜੀਉ ਆਪੇ ਲੈਹੁ ਮਿਲਾਇ ॥

Har Jeeo Aapae Laihu Milaae ||

O Dear Lord, please blend me with Yourself;

ਬਸੰਤੁ (ਮਃ ੩) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੧

Raag Basant Guru Amar Das

ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥

Gur Kai Sabadh Sach Naam Samaae ||1|| Rehaao ||

Let me merge in the True Name, through the Word of the Guru's Shabad. ||1||Pause||

ਬਸੰਤੁ (ਮਃ ੩) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੨

Raag Basant Guru Amar Das

ਮਨਿ ਬਸੰਤੁ ਹਰੇ ਸਭਿ ਲੋਇ ॥

Man Basanth Harae Sabh Loe ||

When the mind is in spring, all people are rejuvenated.

ਬਸੰਤੁ (ਮਃ ੩) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੨

Raag Basant Guru Amar Das

ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥

Falehi Fuleeahi Raam Naam Sukh Hoe ||2||

Blossoming forth and flowering through the Lord's Name, peace is obtained. ||2||

ਬਸੰਤੁ (ਮਃ ੩) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੩

Raag Basant Guru Amar Das

ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥

Sadhaa Basanth Gur Sabadh Veechaarae ||

Contemplating the Word of the Guru's Shabad, one is in spring forever

ਬਸੰਤੁ (ਮਃ ੩) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੩

Raag Basant Guru Amar Das

ਰਾਮ ਨਾਮੁ ਰਾਖੈ ਉਰ ਧਾਰੇ ॥੩॥

Raam Naam Raakhai Our Dhhaarae ||3||

With the Lord's Name enshrined in the heart. ||3||

ਬਸੰਤੁ (ਮਃ ੩) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੩

Raag Basant Guru Amar Das

ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥

Man Basanth Than Man Hariaa Hoe ||

When the mind is in spring, the body and mind are rejuvenated.

ਬਸੰਤੁ (ਮਃ ੩) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੪

Raag Basant Guru Amar Das

ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥

Naanak Eihu Than Birakh Raam Naam Fal Paaeae Soe ||4||3||15||

O Nanak, this body is the tree which bears the fruit of the Lord's Name. ||4||3||15||

ਬਸੰਤੁ (ਮਃ ੩) (੧੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੪

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ॥

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬

ਤਿਨੁ ਬਸੰਤੁ ਜੋ ਹਰਿ ਗੁਣ ਗਾਇ ॥

Thinh Basanth Jo Har Gun Gaae ॥

They alone are in the spring season, who sing the Glorious Praises of the Lord.

ਬਸੰਤੁ (ਮਃ ੩) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੫

Raag Basant Guru Amar Das

ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥

Poorai Bhaag Har Bhagath Karaae ॥1॥

They come to worship the Lord with devotion, through their perfect destiny. ॥1॥

ਬਸੰਤੁ (ਮਃ ੩) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੫

Raag Basant Guru Amar Das

ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥

Eis Man Ko Basanth Kee Lagai N Soe ॥

This mind is not even touched by spring.

ਬਸੰਤੁ (ਮਃ ੩) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੫

Raag Basant Guru Amar Das

ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥

Eihu Man Jaliaa Dhoojai Dhoe ॥1॥ Rehaao ॥

This mind is burnt by duality and double-mindedness. ॥1॥Pause॥

ਬਸੰਤੁ (ਮਃ ੩) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੬

Raag Basant Guru Amar Das

ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥

Eihu Man Dhhandhhai Baandhhaa Karam Kamaae ॥

This mind is entangled in worldly affairs, creating more and more karma.

ਬਸੰਤੁ (ਮਃ ੩) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੬

Raag Basant Guru Amar Das

ਮਾਇਆ ਮੂਠਾ ਸਦਾ ਬਿਲਲਾਇ ॥੨॥

Maaeiaa Moothaa Sadhaa Bilalaae ॥2॥

Enchanted by Maya, it cries out in suffering forever. ||2||

ਬਸੰਤੁ (ਮਃ ੩) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੭

Raag Basant Guru Amar Das

ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥

Eihu Man Shhooottai Jaan Sathigur Bhaettai ||

This mind is released, only when it meets with the True Guru.

ਬਸੰਤੁ (ਮਃ ੩) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੭

Raag Basant Guru Amar Das

ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥

Jamakaal Kee Fir Aavai N Faettai ||3||

Then, it does not suffer beatings by the Messenger of Death. ||3||

ਬਸੰਤੁ (ਮਃ ੩) (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੭

Raag Basant Guru Amar Das

ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥

Eihu Man Shhooottaa Gur Leeaa Shhaddaae ||

This mind is released, when the Guru emancipates it.

ਬਸੰਤੁ (ਮਃ ੩) (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੮

Raag Basant Guru Amar Das

ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥

Naanak Maaeiaa Mohu Sabadh Jalaae ||4||4||16||

O Nanak, attachment to Maya is burnt away through the Word of the Shabad. ||4||4||16||

ਬਸੰਤੁ (ਮਃ ੩) (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੮

Raag Basant Guru Amar Das

ਬਸੰਤੁ ਮਹਲਾ ੩ ॥

Basanth Mehalaa 3 ||

Basant, Third Mehl:

ਬਸੰਤੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭੬

ਬਸੰਤੁ ਚੜਿਆ ਫੂਲੀ ਬਨਰਾਇ ॥

Basanth Charriaa Foolee Banaraae ||

Spring has come, and all the plants are flowering.

ਬਸੰਤੁ (ਮਃ ੩) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੯

Raag Basant Guru Amar Das

ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥

Eaehi Jeea Janth Foolehi Har Chith Laae ||1||

These beings and creatures blossom forth when they focus their consciousness on the Lord. ||1||

ਬਸੰਤੁ (ਮਃ ੩) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੭੬ ਪੰ. ੧੯

Raag Basant Guru Amar Das